

ਅਲਾਮੀਡਾ ਸੀ ਟੀ ਸੀ (CTC) ਤੁਹਾਡੇ ਲਈ ਕੰਮ ਕਰ ਰਹੇ ਹਾਂ



ਇਕ ਨਵਾਂ ਟ੍ਰਾਂਸਪੋਰਟੇਸ਼ਨ ਐਕਸਪੈਂਡੀਚਰ ਪਲਾਨ (ਟੀ ਏ ਪੀ) (Transportation Expenditure Plan, TEP)

ਇਨ੍ਹਾਂ ਕੰਮਾਂ ਵਾਸਤੇ ਅਲਾਮੀਡਾ ਕਾਊਂਟੀ ਦੇ ਵੋਟਰਾਂ ਸਾਹਮਣੇ ਨਵੰਬਰ 2012 ਵਿਚ \$7.8 ਬਿਲੀਅਨ ਤੋਂ ਜ਼ਿਆਦਾ ਦਾ ਪ੍ਰਸਤਾਵ ਪੇਸ਼ ਹੋਵੇਗਾ:

- ਆਵਾਜਾਈ ਦੀਆਂ ਸੇਵਾਵਾਂ ਨੂੰ ਮੁੜ ਸਥਾਪਤਿ ਕਰਨਾ ਅਤੇ ਵਧਾ ਕਰਨਾ
- ਸੜ੍ਹਕਾਂ ਦੇ ਟੋਇਆਂ ਨੂੰ ਠੀਕ ਕਰਨਾ ਅਤੇ ਹਾਈਵੇਅ ਦੀ ਭੀੜ ਨੂੰ ਘਟਾਉਣਾ
- ਬਾਇਸਕਲ ਤੇ ਅਤੇ ਪੈਦਲ ਚਾਲਕਾਂ ਦੇ ਰਸਤਿਆਂ ਨੂੰ ਵਧਾਉਣਾ
- ਆਵਾਜਾਈ ਨੂੰ ਰਹਿਾਇਸ਼ੀ ਅਤੇ ਕੰਮ ਦੀਆਂ ਥਾਵਾਂ ਨਾਲ ਜੋੜਨਾ

ਪ੍ਰੋਜੈਕਟ ਦੇ ਫੰਡਾਂ ਨੂੰ ਪੂਰੀ ਕਾਊਂਟੀ ਵਿਚ ਬਰਾਬਰੀ ਨਾਲ ਵੰਡਿਆ ਜਾਵੇਗਾ, ਜਿਸ ਨਾਲ ਅਲਾਮੀਡਾ ਕਾਊਂਟੀ ਦੇ ਹਰ ਸ਼ਹਿਰ ਅਤੇ ਭਾਇਚਾਰੇ ਨੂੰ ਫਾਇਦਾ ਹੋਵੇਗਾ।

ਮੌਜੂਦਾ ਵਿਕਰੀ ਕਰ ਨੂੰ ਵਧਾਉਣ ਅਤੇ ਇਕੱਠਾ ਕਰਨ ਦੇ ਨਾਲ 2012 ਟੀ ਏ ਪੀ (TEP), ਅਲਾਮੀਡਾ ਵਿਚ ਆਵਾਜਾਈ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਦਾ ਹੱਲ ਮੁਹੱਈਆ ਕਰਦਾ ਹੈ। ਸਥਾਨਕ ਤੌਰ ਤੇ ਕੰਟਰੋਲ ਕੀਤੇ ਜਾਂਦੇ ਅਤੇ ਅਨੁਮਾਨਤ ਫੰਡਜ਼, ਉਨ੍ਹਾਂ ਪ੍ਰੋਜੈਕਟਾਂ ਨੂੰ ਪੂਰਾ ਕਰਨਗੇ ਜੋ ਸਥਾਨਕ ਰਹਿਾਇਸ਼ੀਆਂ ਅਤੇ ਕਾਰੋਬਾਰਾਂ ਨੂੰ ਲਾਭ ਪਹੁੰਚਾਉਂਦੇ ਹਨ। ਇਨ੍ਹਾਂ ਫੰਡਜ਼ ਨੂੰ ਸਥਾਨਕ ਆਵਾਜਾਈ ਦੇ ਇਲਾਵਾ ਹੋਰ ਕਸਿ ਕੰਮ ਲਈ ਨਹੀਂ ਵਰਤਿਆ ਜਾ ਸਕਦਾ ਅਤੇ ਇਨ੍ਹਾਂ ਨੂੰ ਰਾਜ ਸਰਕਾਰ ਦੁਆਰਾ ਨਹੀਂ ਲਿਆ ਜਾ ਸਕਦਾ।

ਸਾਰੇ 2012 ਟੀ ਏ ਪੀ (TEP) ਫੰਡਾਂ ਦੀ ਇਨ੍ਹਾਂ ਦੁਆਰਾ ਸੁਰੱਖਿਆ ਕੀਤੀ ਜਾਂਦੀ ਹੈ:

- ਨਗਿਰਾ ਰੱਖਣ ਵਾਲੀ ਸੁਤੰਤਰ ਵਾਚਡਾਗ ਕਮੇਟੀ
- ਸਲਾਨਾ ਸੁਤੰਤਰ ਤੌਰ ਤੇ ਕੀਤੇ ਜਾਂਦੇ ਆਡਿਟ
- ਵੋਟਰ ਦੁਆਰਾ ਕੀਤੀ ਸਮੀਖਿਆ ਅਤੇ ਸਾਰੇ ਨਵੀਆਂ ਖਰਚ ਯੋਜਨਾਵਾਂ ਤੇ ਸਵੀਕ੍ਰਿਤੀ
- ਪ੍ਰੋਜੈਕਟ ਖਤਮ ਕਰਨ ਦੀਆਂ ਪੱਕੀਆਂ ਤਾਰੀਖਾਂ
- ਵੱਡੇ ਮੁਹੱਈਆ ਕਰਵਾਉਣ ਦੇ ਸਾਰੇ ਨਰਿਣੇ ਜਨਤਕ ਸਭਾਵਾਂ ਵਿਚ ਕੀਤੇ ਜਾਂਦੇ ਹਨ

ਅਲਾਮੀਡਾ ਸੀ ਟੀ ਸੀ (CTC)
ਯੋਜਨਾ ਬਣਾਉਂਦੀ ਹੈ, ਵੱਡੇ ਦਿੰਦੀ ਹੈ
ਅਤੇ ਆਵਾਜਾਈ ਮੁਹੱਈਆ ਕਰਦੀ ਹੈ



ਚੱਲ ਰਹੇ ਅਤੇ ਹੁਣੇ ਜਹਿ ਖਤਮ ਕੀਤੇ ਗਏ ਪ੍ਰੋਜੈਕਟਸ

- ਬੀ ਏ ਆਰ ਟੀ (BART) ਤੋਂ ਵਾਰਮ ਸਪਰਿੰਗਸ (Warm Springs) ਅਤੇ ਓਕਲੈਂਡ ਏਅਰਪੋਰਟ (Oakland Airport) ਨੂੰ ਜੋੜਨ ਵਾਲੇ ਪ੍ਰੋਜੈਕਟਸ
- ਰੇਲ ਗੱਡੀ, ਬੱਸ ਅਤੇ ਫੈਰੀ ਦੀਆਂ ਸੇਵਾਵਾਂ ਵਿਚ ਸੁਧਾਰ
- I-238 ਹਾਈਵੇਅ ਨੂੰ ਚੌੜਾ ਕਰਨਾ
- I-580, I-680 ਅਤੇ ਰੂਟ 84 ਵਿਚ ਸੁਧਾਰ ਕਰਨੇ
- ਸਥਾਨਕ ਸੜ੍ਹਕਾਂ ਦੀ ਸੁਰੱਖਿਆ ਦੇ ਸੁਧਾਰ
- ਪੂਰੀ ਕਾਊਂਟੀ ਵਿਚ ਬਾਇਕ ਅਤੇ ਪੈਦਲ ਚੱਲਣ ਵਾਲੇ ਰਸਤਿਆਂ ਵਿਚ ਸੁਧਾਰ
- ਆਈਰਨ ਹਾਰਸ ਟ੍ਰੇਲ (Iron Horse Trail), ਈਸਟ ਬੇਅ ਗਰੀਨਵੇਅ (East Bay Greenway) ਅਤੇ ਬੇਅ ਟ੍ਰੇਲ (Bay Trail) ਗੈਪ ਨੂੰ ਬੰਦ ਕਰਨਾ
- ਵੱਡੀ ਉਮਰ ਵਾਲਿਆਂ ਅਤੇ ਅਪਾਹਜ ਲੋਕਾਂ ਲਈ ਸੇਵਾਵਾਂ ਵਿਚ ਵਾਧਾ



ਵਧੇਰੇ ਜਾਣਕਾਰੀ ਲਈ

(510) 208-7400

www.AlamedaCTC.org

ਸਾਡੇ ਬਾਰੇ ਇੱਥੋਂ ਜਾਣੋ

[Facebook.com/AlamedaCTC](https://www.facebook.com/AlamedaCTC)

[Twitter @AlamedaCTC](https://twitter.com/AlamedaCTC)



21ਵੀਂ ਸਦੀ ਲਈ ਆਵਾਜਾਈ

ਮੱਗੇ ਵੱਧਦਿਆਂ

ਨੌਕਰੀਆਂ



ਗਤੀਸ਼ੀਲਤਾ

ਭਾਇਚਾਰਾ



ਅਲਾਮੀਡਾ ਕਾਊਂਟੀ
ਟ੍ਰਾਂਸਪੋਰਟੇਸ਼ਨ (Alameda
County Transportation)
ਲਈ ਇਕ ਨਵੀਂ ਯੋਜਨਾ

ਅਲਾਮੀਡਾ ਸੀ ਟੀ ਸੀ (CTC) ਤੁਹਾਡੇ ਪ੍ਰਤੀ ਜੁਆਬਦੇਹ



ਅਲਾਮੀਡਾ ਕਾਊਂਟੀ ਟ੍ਰਾਂਸਪੋਰਟੇਸ਼ਨ ਕਮਿਸ਼ਨ (ਅਲਾਮੀਡਾ ਸੀ ਟੀ ਸੀ) (Alameda County Transportation Commission, Alameda CTC) ਪੂਰੇ ਅਲਾਮੀਡਾ ਕਾਊਂਟੀ ਦੇ ਵਿਚ ਆਵਾਜਾਈ ਦੇ ਸੁਧਾਰਾਂ ਦੀ ਯੋਜਨਾ ਬਣਾਉਂਦਾ ਹੈ, ਵੱਡੇ ਕਰਦਾ ਹੈ ਅਤੇ ਮੁਹੱਈਆ ਕਰਦਾ ਹੈ। ਇਸ ਕਮਿਸ਼ਨ ਵਿਚ 22 ਮੈਂਬਰ ਸ਼ਾਮਲ ਹਨ:

- ਅਲਾਮੀਡਾ ਕਾਊਂਟੀ ਵਿਚਲੇ ਸਾਰੇ 14 ਸ਼ਹਿਰਾਂ ਦੀ ਪ੍ਰਤੀਨਿਧਤਾ ਕਰਦੇ ਸ਼ਹਿਰ ਦੀ ਕਾਊਂਸਲ ਦੇ ਮੈਂਬਰ
- ਅਲਾਮੀਡਾ ਕਾਊਂਟੀ ਬੋਰਡ ਆਫ਼ ਸੁਪਰਵਾਈਜ਼ਰਜ਼ (Alameda County Board of Supervisors)
- ਬੀ ਏ ਆਰ ਟੀ (BART) ਅਤੇ ਏ ਸੀ (AC) ਟ੍ਰਾਂਜ਼ਿਟ ਪ੍ਰਤੀਨਿਧੀ ਚਾਰ ਭਾਇਚਾਰਕ ਸਲਾਹਕਾਰ ਕਮੇਟੀਆਂ, ਕਮਿਸ਼ਨ ਨੂੰ ਯੋਜਨਾਬੰਦੀ ਅਤੇ ਵੱਡੇ ਦੀਆਂ ਪ੍ਰਾਥਮਿਕਤਾਵਾਂ ਬਾਰੇ ਸਫ਼ਾਰਸ਼ਾਂ ਅਤੇ ਸਲਾਹ ਦਿੰਦੀਆਂ ਹਨ, ਅਤੇ ਅਲਾਮੀਡਾ ਸੀ ਟੀ ਸੀ (Alameda CTC), ਕਾਊਂਟੀ ਦੇ ਆਵਾਜਾਈ ਦੇ ਪ੍ਰੋਜੈਕਟਾਂ ਅਤੇ ਪ੍ਰੋਗ੍ਰਾਮਾਂ ਨੂੰ ਮੁਹੱਈਆ ਕਰਵਾਉਣ ਵਿਚ ਕਾਰੋਬਾਰਾਂ, ਭਾਇਚਾਰਕ ਮੈਂਬਰਾਂ ਅਤੇ ਦਲਿਚਸਪੀ ਰੱਖਣ ਵਾਲੇ ਭਾਗੀਦਾਰਾਂ ਨਾਲ ਨੇੜਤਾ ਨਾਲ ਕੰਮ ਕਰਦੀ ਹੈ। ਅਲਾਮੀਡਾ ਸੀ ਟੀ ਸੀ (Alameda CTC) ਦੇ ਕੋਲ ਸਥਾਨਕ ਕਾਰੋਬਾਰਾਂ ਅਤੇ ਨੌਕਰੀਆਂ ਦਾ ਸਮਰਥਨ ਕਰਦਾ ਮਜ਼ਬੂਤ ਸਥਾਨਕ ਠੇਕੇਦਾਰੀ ਪ੍ਰੋਗ੍ਰਾਮ ਹੈ।

ਜਸਿ ਤਰ੍ਹਾਂ ਸੁਤੰਤਰ ਆਡਿਟਰਾਂ ਅਤੇ ਅਲਾਮੀਡਾ ਸੀ ਟੀ ਸੀ (Alameda CTC) ਦੀ ਸੁਤੰਤਰ ਵਾਚਡਾਗ ਕਮੇਟੀ ਨੇ ਤਸਦੀਕ ਕੀਤਾ ਹੈ ਅਲਾਮੀਡਾ ਸੀ ਟੀ ਸੀ (Alameda CTC) ਕੋਲ 100% ਸਹੀ ਆਡਿਟ ਹੈ। ਅਲਾਮੀਡਾ ਸੀ ਟੀ ਸੀ (Alameda CTC) ਤੁਹਾਡੇ ਟੈਕਸ ਦੇ ਡਾਲਰਾਂ ਨੂੰ ਸ਼ਾਇਦ ਨਾਲ ਖਰਚਦੀ ਹੈ।

ਅਲਾਮੀਡਾ ਕਾਉਂਟੀ ਦੇ ਲਈ ਇਕ ਨਵੀਂ ਆਵਾਜਾਈ ਦੀ ਯੋਜਨਾ: ਦਿ 2012 ਟੀ ਈ ਪੀ (The 2012 TEP)



ਵਾਅਦੇ ਨੂੰ ਪੂਰਾ ਕਰਨਾ

2000 ਦੇ ਵਰਿ ਅਲਾਮੀਡਾ ਕਾਉਂਟੀ ਦੇ 81.5% ਵੋਟਰਾਂ ਨੇ ਆਵਾਜਾਈ ਦੇ ਲਈ ਅੱਧਾ-ਸੈਂਟ ਵਕਿਰੀ ਕਰ ਨੂੰ ਸਵੀਕ੍ਰਤਿ ਦਿਤੀ ਜੋ 2022 ਨੂੰ ਖਤਮ ਹੋ ਜਾਏਗਾ। ਵੋਟਰਾਂ ਦੁਆਰਾ ਸਵੀਕ੍ਰਤਿ ਦਿਤੀ ਗਏ ਸਾਰੇ ਮੁੱਖ ਪ੍ਰੋਜੈਕਟਾਂ ਨੂੰ ਪੂਰਾ ਕਰ ਦਿਤਾ ਗਿਆ ਹੈ ਜਾਂ ਨਰਿਮਾਣ ਅਧੀਨ ਹਨ - ਨਰਿਧਾਰਤ ਸਮੇਂ ਤੋਂ 10 ਸਾਲ ਅਗਾਂਹ ਪਰ ਸਾਡੀਆਂ ਆਵਾਜਾਈ ਦੀਆਂ ਜ਼ਰੂਰਤਾਂ ਵੱਧਦੀਆਂ ਰਹਿੰਦੀਆਂ ਹਨ ਅਤੇ, ਰਾਜ ਅਤੇ ਸੰਘੀ ਸਰੋਤਾਂ ਤੋਂ ਮਲਿਣ ਵਾਲਾ ਵਤਿ ਘੱਟ ਗਿਆ ਹੈ ਅਤੇ ਭਰੋਸੇਯੋਗ ਨਹੀਂ ਹੈ।

21ਵੀਂ ਸਦੀ ਦੀ ਇਕ ਨਵੀਂ ਆਵਾਜਾਈ ਦੀ ਯੋਜਨਾ

ਅਲਾਮੀਡਾ ਸੀ ਟੀ ਸੀ (Alameda CTC), 2012 ਦੀ ਆਵਾਜਾਈ ਖਰਚ ਯੋਜਨਾ (ਟੀ ਈ ਪੀ) (2012 Transportation Expenditure Plan, TEP) ਲਈ ਪ੍ਰੋਜੈਕਟਾਂ ਅਤੇ ਪ੍ਰਾਥਮਕਿਤਾਵਾਂ ਦੀ ਪਹਚਾਣ ਲਈ ਪੂਰੀ ਕਾਉਂਟੀ ਲਈ ਇਕ ਜਨਤਕ ਪ੍ਰਕ੍ਰਿਆ ਨੂੰ ਸ਼ੁਰੂ ਕਰ ਰਹੀ ਹੈ। ਟੀ ਈ ਪੀ (TEP) 2012 ਦੀ ਰੂਪ ਰੇਖਾ ਲਈ ਤਕਰੀਬਨ 2000 ਵੱਡੀ ਉਮਰ ਦੇ ਵਕਿਤੀਆਂ, ਅਪਾਹਜ ਲੋਕਾਂ, ਬਾਇਸਕਲ ਦਾ ਸਮਰਥਨ ਕਰਨ ਵਾਲੇ ਲੋਕਾਂ, ਵਾਤਾਵਰਣ, ਸਖਿਆ ਅਤੇ ਧਾਰਮਕਿ ਵਸਿਵਾਸ ਅਧਾਰਤ ਸਮੂਹਾਂ, ਕਾਰੋਬਾਰਾਂ ਅਤੇ ਇਲਾਕਿਆਂ ਨੇ ਭਾਗ ਲਿਆ।

ਤੁਹਾਡੇ ਲਈ ਆਵਾਜਾਈ ਵਰਿ ਨਵਿਸ਼ ਕਰਨਾ

ਨੌਕਰੀਆਂ- ਆਰਥਕਿ ਵਕਿਸ- ਗਤੀਸ਼ੀਲਤਾ - ਪਹੁੰਚ- ਭਾਇਚਾਰਾ - ਸਦੀਵੀ- ਮੁੱਲ

2012 ਦੀ ਟੀ ਈ ਪੀ (TEP) ਗਤੀਸ਼ੀਲਤਾ ਲਈ, ਨੌਕਰੀਆਂ ਪੈਦਾ ਕਰਨ ਲਈ, ਭੀੜ ਛੁਟਾਉਣ ਲਈ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਅਗਲੇ 30 ਸਾਲਾਂ ਵਰਿ ਤਕਰੀਬਨ \$7.8 ਬਲਿਅਨ ਵਤਿ ਦੋ ਰੂਪ ਵਰਿ ਮੁਹੱਈਆ ਕਰਵਾਏਗੀ। ਇਹ ਤਾਂ ਹੈ ਜੋ ਇਸਨੂੰ 012 ਵਰਿ ਵੋਟਰਾਂ ਦੁਆਰਾ ਸਵੀਕਾਰ ਕਰ ਲਿਆ ਜਾਂਦਾ ਹੈ।

- ਪਬਲਕਿ ਟ੍ਰਾਂਜ਼ਿਟਿ ਅਤੇ ਸਪੈਸ਼ਲਾਇਜ਼ਡ ਟ੍ਰਾਂਜ਼ਿਟਿ (48% - \$3.7 ਬਲਿਅਨ)**
 - ਬੱਸ, BART, ਫੈਰੀ ਅਤੇ ਰੇਲ ਸਰਵਿਸ ਨੂੰ ਸੁਧਾਰਨਾ ਅਤੇ ਵਧਾਉਣਾ
 - ਏ ਸੀ ਟ੍ਰਾਂਜ਼ਿਟਿ, ACE*, BART, WETA**, WHEELS ਅਤੇ ਯੂਨੀਅਨ ਸਟੀ ਟ੍ਰਾਂਜ਼ਿਟਿ ਲਈ ਅਪਰੇਟਿੰਗ ਫੰਡਜ਼ ਨੂੰ ਵਧਾਉਣਾ
 - ਨਵੇਂ ਵਰਿਆਰਥੀ ਟ੍ਰਾਂਜ਼ਿਟਿ ਪਾਸ ਪ੍ਰੋਗ੍ਰਾਮਾਂ ਨੂੰ ਆਰ ਕਰਨਾ
 - ਵੱਡੀ ਉਮਰ ਦੇ ਵਕਿਤੀਆਂ ਅਤੇ ਅਪਾਹਜਾਂ ਲਈ ਆਵਾਜਾਈ ਦੀਆਂ ਸੇਵਾਵਾਂ (ਪੈਰਾਟ੍ਰਾਂਜ਼ਿਟਿ)
- ਸਥਾਨਕ ਗਲੀਆਂ ਅਤੇ ਸੜ੍ਹਕਾਂ (30% - \$2.3 ਬਲਿਅਨ)**
 - ਅਲਾਮੀਡਾ ਕਾਉਂਟੀ ਦੇ ਸਾਰੇ ਸ਼ਹਿਰਾਂ ਵਰਿ, ਵੁਪਾਥਾਂ, ਮੁੜ ਨਰਿਮਾਣ ਅਤੇ ਸੁਰੱਖਿਆ ਸੁਧਾਰਾਂ ਸਮੇਤ ਆਵਾਜਾਈ ਦੇ ਮੁੱਲਾਂ ਅਤੇ ਗਲੀਆਂ ਵਰਿ ਸੁਧਾਰ
 - ਭੁਚਾਲਾਂ ਪ੍ਰਤੀ ਸੁਰੱਖਿਅਤ ਸਥਾਨਕ ਪੁਲ
- ਹਾਈਵੇਅ ਦੇ ਕੁਸ਼ਲਤਾ ਅਤੇ ਦੁਆਈ (9% - \$677 ਮਲਿਅਨ)**
 - ਪੁਰਾਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਘਾਟਾਂ ਨੂੰ ਭਰਨਾ ਅਤੇ ਅਲਾਮੀਡਾ ਕਾਉਂਟੀ ਵਰਿ ਹਰੇਕ ਹਾਈਵੇਅ ਲਾਂਘੇ ਦੀ ਕੁਸ਼ਲਤਾ ਵਰਿ ਸੁਧਾਰ
 - ਆਵਾਜਾਈ ਨਵਿਸ਼ ਦੇ ਰਾਹੀਂ ਆਰਥਕਿ ਵਾਤਾਵਰਣ ਨੂੰ ਮਜ਼ਬੂਤ ਕਰਨਾ
 - ਟਰੱਕਾਂ ਦੇ ਰੂਟਾਂ ਤੋਂ ਕੁਸ਼ਲਤਾ ਅਤੇ ਸੁਰੱਖਿਆ ਵਰਿ ਸੁਧਾਰ ਕਰਨਾ
- ਬਾਇਸਕਲ ਅਤੇ ਪੈਦਲ ਚਾਲਕਾਂ ਦਾ ਬੁਨਿਆਦੀ ਢਾਂਚਾ ਅਤੇ ਸੁਰੱਖਿਆ (8% - \$651 ਮਲਿਅਨ)**
 - ਮੁੱਖ ਬਾਇਕ/ਪੈਦਲ ਰਸਤਿਆਂ ਨੂੰ ਸੁਧਾਰਨਾ (ਆਇਰਨ ਹਾਰਸ ਟਰੇਲ, ਬਾਇ ਟਰੇਲ ਅਤੇ ਈਸਟ ਬੋ ਗ੍ਰੀਨਵੇਅ)
 - ਹਰੇਕ ਸ਼ਹਿਰ ਵਰਿ ਬਾਇਸਕਲ ਅਤੇ ਪੈਦਲ ਚਾਲਕਾਂ ਦੀ ਸੁਰੱਖਿਆ ਅਤੇ ਪਹੁੰਚ ਵਰਿ ਸੁਧਾਰ
 - ਸਕੂਲਾਂ ਤੱਕ ਸੁਰੱਖਿਅਤ ਰਸਤਿਆਂ ਦੇ ਪ੍ਰੋਗ੍ਰਾਮਾਂ ਦਾ ਸਮਰਥਨ
- ਸਦੀਵੀ ਭੂਮੀ ਵਰਤੋਂ ਅਤੇ ਆਵਾਜਾਈ ਨੂੰ ਜ਼ਰੂਰਤਾਂ (4% - \$300 ਮਲਿਅਨ)**
 - BART ਸਟੇਸ਼ਨਾਂ ਦਾ ਆਧੁਨਕਿਕਰਨ ਅਤੇ ਸੁਧਾਰ
 - ਟ੍ਰਾਂਜ਼ਿਟਿ, ਹਾਊਸਿੰਗ ਅਤੇ ਨੌਕਰੀਆਂ ਦੇ ਵਕਿਕਾਰ ਜੁੜਾਓ ਦਾ ਸੁਧਾਰ
- ਤਕਨੀਕ, ਖੋਜ ਅਤੇ ਵਕਿਸ (1% - \$77 ਮਲਿਅਨ)**
 - ਭੀੜ ਅਤੇ ਗ੍ਰੀਨ ਹਾਊਸ ਗੈਸਾਂ ਦੇ ਫੈਲਾਓ ਵਰਿ ਕਮੀ
 - ਆਵਾਜਾਈ ਕੁਸ਼ਲਤਾ ਵਰਿ ਸੁਧਾਰ ਲਈ ਨਵੀਂ ਤਕਨਾਲੋਜੀ ਨੂੰ ਆਗੂ ਕਰਨਾ

*ਅਲਟਾਮੋਂਟ ਕਮਿਊਟਰ ਐਕਸਪ੍ਰੈਸ ਰੇਲ **ਵਾਟਰ ਐਮਰਜੈਂਸੀ ਟ੍ਰਾਂਸਪੋਰਟੇਸ਼ਨ ਅਥਾਰਟੀ (ਫੈਰੀ ਦੀ ਸੇਵਾ)

ਸਥਾਨਕ ਲੋੜਾਂ ਲਈ ਵਕਿਰੀ ਕਰ ਟੈਕਸ



ਨਵੰਬਰ
1986

ਵੋਟਰਾਂ ਨੇ ਪਹਲੀ 1/2 ਸੈਂਟ ਵਕਿਰੀ ਕਰ ਨੂੰ ਸਵੀਕ੍ਰਤਿ ਦਿਤੀ

ਫੰਡਜ਼ ਨੂੰ ਅਲਾਮੀਡਾ ਸ਼ਹਿਰ ਵਰਿ ਆਵਾਜਾਈ ਦੇ ਪ੍ਰੋਜੈਕਟਾਂ ਅਤੇ ਪ੍ਰੋਗ੍ਰਾਮਾਂ ਲਈ ਵਰਤਿਆ ਗਿਆ



ਨਵੰਬਰ
2000

81.5% ਵੋਟਰਾਂ ਨੇ ਵਕਿਰੀ ਕਰ ਵਰਿ ਵਧੇ ਨੂੰ ਸਵੀਕ੍ਰਤਿ ਦਿਤੀ

ਮੁੱਖ ਪ੍ਰੋਜੈਕਟਾਂ ਨੂੰ ਪੂਰਾ ਕਰ ਦਿਤਾ ਗਿਆ ਹੈ ਜਾਂ ਨਰਿਮਾਣ ਅਧੀਨ ਹਨ - ਨਰਿਧਾਰਤ ਸਮੇਂ ਤੋਂ 10 ਸਾਲ ਅਗਾਂਹ

ਸਵੀਕਾਰੇ ਗਏ ਪ੍ਰੋਜੈਕਟ ਨਰਿਮਾਣ ਅਧੀਨ ਹਨ ਜਾਂ ਪੂਰੇ ਕਰ ਲਏ ਗਏ ਹਨ - ਬਜਟ ਦੇ ਅਨੁਸਾਰ ਅਤੇ ਸਮੇਂ ਤੋਂ ਪਹਲਾਂ



ਜਨਤਕ ਆਵਾਜਾਈ ਲਈ ਵਤਿ




ਸਥਾਨਕ ਗਲੀਆਂ ਅਤੇ ਸੜ੍ਹਕਾਂ ਲਈ ਵਤਿ



ਹਾਈਵੇਅ ਦੀ ਕੁਸ਼ਲਤਾ ਲਈ ਵਤਿ



ਬਾਇਕ ਅਤੇ ਪੈਦਲ ਚਾਲਕਾਂ ਦੇ ਬੁਨਿਆਦੀ ਢਾਂਚੇ ਲਈ ਵਤਿ



ਰਹਿਾਇਸ਼ ਅਤੇ ਨੌਕਰੀਆਂ ਲਈ ਸੰਪਰਕ ਬਣਾਉਣ ਵਾਲੀ ਆਵਾਜਾਈ ਲਈ ਵਤਿ



ਤਕਨਾਲੋਜੀ ਅਤੇ ਖੋਜ ਲਈ ਵਤਿ

ਨਵੰਬਰ 2012

ਮੱਤਦਾਨ ਪੇਪਰ ਤੋਂ ਟੀ ਈ ਪੀ (TEP) ਦੇ ਸਮਰਥਨ ਦੇ ਮਾਨਕ

ਅਲਾਮੀਡਾ ਸਟੀ ਕਾਉਂਸਲਿ ਨੇ ਹੇਠ ਲਿਖੇ ਮਾਨਕ ਨੂੰ ਮੱਤਦਾਨ ਪੇਪਰ ਵਰਿ ਸ਼ਾਮਲ ਕਰਨ ਲਈ ਲਈ ਸਵੀਕ੍ਰਤਿ ਦਿਤੀ ਹੈ: ਮੌਜੂਦਾ ਸਮੇਂ ਅਤੇ ਭਵਿੱਖ ਦੀਆਂ ਆਵਾਜਾਈ ਦੀਆਂ ਜ਼ਰੂਰਤਾਂ ਦੇ ਹੱਲ ਲਈ ਇਕ ਨਵੇਂ ਟ੍ਰਾਂਸਪੋਰਟੇਸ਼ਨ ਐਕਸਪੈਂਡੀਚਰ ਪਲਾਨ (Transportation Expenditure Plan) ਨੂੰ ਆਗੂ ਕੀਤਾ ਜਾਣਾ ਚਾਹੀਦਾ ਹੈ ਜੋ:

- ਨੌਕਰੀਆਂ ਅਤੇ ਸਕੂਲ ਜਾਣ ਦੇ ਆਵਾਜਾਈ ਦੇ ਸਾਧਨਾਂ ਤੱਕ ਪਹੁੰਚ ਆਸਾਨ ਬਣਾਏ;
- ਸੜ੍ਹਕਾਂ ਠੀਕ ਕਰੋ, ਹਾਈਵੇਅ ਵਰਿ ਸੁਧਾਰ ਕਰੋ ਅਤੇ ਬਾਇਸਕਲ ਅਤੇ ਪੈਦਲ ਚਾਲਕਾਂ ਦੀ ਸੁਰੱਖਿਆ ਵਰਿ ਵਧਾਓ ਕਰੋ;
- ਆਵਾਜਾਈ ਦੀ ਭੀੜ ਨੂੰ ਛੁਟਾਏ ਅਤੇ ਹਵਾ ਦੀ ਗੁਣਵੱਤਾ ਵਰਿ ਸੁਧਾਰ ਕਰੋ;
- ਵੱਡੀ ਉਮਰ ਦੇ ਲੋਕਾਂ, ਨੌਜਵਾਨਾਂ ਅਤੇ ਅਪਾਹਜ ਵਕਿਤੀਆਂ ਦੇ ਕਰਿਆਣਿਆਂ ਨੂੰ ਆਰਾਮਦਾਇਕ ਰੱਖੋ

ਸਵੀਕ੍ਰਤਿ ਮੌਜੂਦਾ ਕਾਉਂਟੀ ਵਕਿਰੀ ਕਰ ਨੂੰ ਵਧਾਉਂਦੀ ਹੈ ਅਤੇ ਇਸਨੂੰ 2 ਸੈਂਟ ਵਧਾਉਂਦੀ ਹੈ, ਜਿਸ ਉੱਤੇ ਸੁਤੰਤਰ ਨਹਿਗ੍ਰਾ ਰੱਖੀ ਜਾਏਗੀ ਅਤੇ ਸਥਾਨਕ ਨੌਕਰੀਆਂ ਦੇ ਪ੍ਰੋਗ੍ਰਾਮ ਚੱਲਣਗੇ। ਰਾਜ ਦੁਆਰਾ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ।